

## Paperless Admission in Colleges of Punjab



### Do's for Students

- ਤੁਸੀਂ ਆਪਣੀਆਂ ਦਾਖਲੇ ਸਬੰਧੀ ਸਾਰੀਆਂ ਆਖਰੀ ਮਿਤੀਆਂ ਦਾ ਧਿਆਨ ਰਖੋ। ਇਸ ਲਈ ਕੋਸ਼ਿਸ਼ ਕਰੋ ਕਿ ਆਖਰੀ ਸਮੇਂ ਦੀ ਭੀੜ ਜਾਂ ਜੁਰਮਾਨਾ ਫੀਸ ਦਾ ਸਾਹਮਣਾ ਨਾ ਕਰਨਾ ਪਵੇ।
- ਕਾਲਜ ਦੇ ਪ੍ਰੋਸਪੈਕਟਸ / ਬਰੋਸ਼ਰ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਧਿਆਨ ਨਾਲ ਪੜ੍ਹੋ। ਕਿਸੇ ਵੀ ਕਾਲਜ ਦੀ ਚੋਣ ਕਰਨ ਤੋਂ ਪਹਿਲਾਂ ਕਾਲਜ ਸਬੰਧੀ ਜਾਣਕਾਰੀ ਪ੍ਰੋਸਪੈਕਟਸ ਜਾਂ ਬਰੋਸ਼ਰ ਤੋਂ ਹਾਸਿਲ ਕਰੋ।
- ਆਪਣੇ ਭੁਲੇ ਹੋਏ ਪਾਸਵਰਡ ਨੂੰ ਮੁੜ ਪ੍ਰਾਪਤ ਕਰਨ ਲਈ ਲੋਗਿਨ ਪੰਨੇ ਦੇ ਉਪਰ ਦਿੱਤੇ ਗਏ link “Recover Password” ਤੇ ਕਲਿਕ ਕਰੋ ।
- ਆਪਣੇ ਵੇਰਵਿਆਂ ਨੂੰ ਖੁਦ ਭਰੋ ਤਾਂ ਜੋ ਟਾਇਪਿੰਗ ਦੀਆਂ ਗ਼ਲਤੀਆਂ ਹੋਣ ਦੀ ਗੁਜਾਇਸ਼ ਨਾ ਰਹੇ।
- ਆਪਣਾ ਨਾਂ, ਪਿਤਾ ਦਾ ਨਾਮ, ਮਾਤਾ ਦਾ ਨਾਮ, ਸੰਪਰਕ ਵੇਰਵੇ, ਮੋਬਾਈਲ ਨੰਬਰ, ਈ ਮੇਲ ਆਦਿ ਨੂੰ ਆਪਣੇ ਸਕੂਲ ਦੇ ਲੀਵਿੰਗ ਸਰਟੀਫਿਕੇਟ ਜਾਂ 12ਵੀਂ ਦੇ ਸਰਟੀਫਿਕੇਟ ਤੇ ਅੰਕਿਤ ਵੇਰਵੇ ਅਨੁਸਾਰ ਹੀ ਭਰੋ ।

## Paperless Admission in Colleges of Punjab

- ਨਵੀਨਤਮ ਪਾਸਪੋਰਟ ਆਕਾਰ ਦੀ ਫੋਟੋ ਨੂੰ ਅਪਲੋਡ ਕਰੋ. ਤੁਹਾਡੀ ਫੋਟੋ .jpg format ਦੀ ਹੋਣੀ ਚਾਹੀਦੀ ਹੈ ਅਤੇ 20 KB ਤੋਂ ਵੱਧ ਨਹੀਂ ਹੋਣੀ ਚਾਹੀਦੀ. ਫੋਟੋ ਸਿਰਫ ਫੋਟੋ ਦੇ ਕਾਲਮ ਵਿਚ ਅਪਲੋਡ ਕੀਤੀ ਜਾਣੀ ਚਾਹੀਦੀ ਹੈ।
- ਸਹੀ ਤਰ੍ਹਾਂ ਸਕੈਨ ਕੀਤੇ ਹਸਤਾਖਰ ਨੂੰ ਅਪਲੋਡ ਕਰੋ. ਤੁਹਾਡਾ ਹਸਤਾਖਰ .jpg format ਹੋਣਾ ਚਾਹੀਦਾ ਹੈ ਅਤੇ 20 KB ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ. ਦਸਤਖਤ “ਦਸਤਖਤ ਕਾਲਮ” ਵਿਚ ਹੀ ਅਪਲੋਡ ਕਰਨੇ ਹਨ।
- ਕੇਵਲ ਇੱਕ ਵਾਰ ਕਾਲਜਾਂ ਦੇ ਵਿਕਲਪ ਰਜਿਸਟਰ ਕਰੋ ਅਤੇ ਆਪਣੀ ਪਸੰਦ ਦੇ ਕਾਲਜ ਅਤੇ ਕੋਰਸਾਂ ਨੂੰ ਚੁਣੋ।
- ਆਪਣੇ ਵਿਕਲਪਾਂ (Lock your choices) ਨੂੰ lock ਕਰਨ ਤੇ ਤੁਹਾਨੂੰ ਇੱਕ ਈਮੇਲ ਅਤੇ ਐਸ.ਐਮ.ਐਸ. ਭੇਜਿਆ ਜਾਵੇਗਾ।
- ਜੇ ਤੁਸੀਂ ਪਹਿਲਾਂ ਹੀ online ਰਜਿਸਟਰ ਕਰ ਚੁੱਕੇ ਹੋ ਤਾਂ ਵਿਦਿਆਰਥੀ ਪੋਰਟਲ ਤੇ ਲੌਗਿਨ ਕਰਨ ਵਾਸਤੇ ਆਪਣਾ 13-ਅੰਕਾਂ ਦਾ ਵਿਦਿਆਰਥੀ ਆਈ. ਡੀ. ਅਤੇ ਪਾਸਵਰਡ ਦੀ ਵਰਤੋਂ ਕਰੋ, ।
- ਗੂਗਲ ਕਰੋਮ, ਮੋਜ਼ੀਲਾ ਫਾਇਰਫੋਕਸ ਆਦਿ ਦੇ ਨਵੇਂ ਵਰਜਨ ਦੀ ਹੀ ਵਰਤੋਂ ਕਰੋ ।
- ਕਾਲਜਾਂ ਅਤੇ ਯੂਨੀਵਰਸਿਟੀ ਵਿਚ ਸਹਾਇਤਾ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ, ਸਹੀ ਸਲਾਹ ਲੈਣ ਲਈ ਇਹਨਾਂ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰੋ।
- ਸਕਰੀਨ ਤੇ ਦਰਸਾਏ ਗਏ ਦਿਸ਼ਾ/ਨਿਰਦੇਸ਼ ਨੂੰ ਚੰਗੀ ਤਰ੍ਹਾਂ ਪੜ੍ਹੋ।

## Don'ts for Students

- ਫਾਰਮ ਨੂੰ ਭਰਨ ਲਈ ਜਲਦਬਾਜ਼ੀ ਨਾ ਕਰੋ ।
- ਝੂਠੀ ਜਾਂ ਗਲਤ ਜਾਣਕਾਰੀ ਦਰਜ ਨਾ ਕਰੋ ।
- ਗਲਤ ਮੇਬਾਇਲ ਨੰਬਰ ਅਤੇ ਈ-ਮੇਲ ਨੰਬਰ ਦੀ ਵਰਤੋਂ ਨਾ ਕਰੋ ।
- ਜੇ ਤੁਹਾਡੇ ਕੋਲ 13-ਅੰਕਾਂ ਦਾ ਵਿਦਿਆਰਥੀ ਆਈਡੀ ਪਹਿਲਾਂ ਹੀ ਹੈ ਤਾਂ ਇਕ ਨਵੇਂ ਵਿਦਿਆਰਥੀ ਵਜੋਂ ਦੁਬਾਰਾ ਰਜਿਸਟਰ ਨਾ ਕਰੋ।
- ਵਿਦਿਆਰਥੀ ਆਪਣੀ ਆਈਡੀ, ਪਾਸਵਰਡ ਅਤੇ ਰੈਫਰੇਂਸ ਨੰਬਰ ਨੂੰ ਕਿਸੇ ਨਾਲ ਸਾਂਝਾ ਨਾ ਕਰੋ ।
- ਕਾਲਜ ਅਫਸਰਾਂ ਨੂੰ ਛੱਡ ਕੇ ਕਿਸੇ ਨਾਲ ਆਪਣਾ ਰੈਫਰੇਂਸ ਨੰਬਰ ਸਾਂਝਾ ਨਾ ਕਰੋ।

### Paperless Admission in Colleges of Punjab

- ਸਾਈਬਰ ਕੈਫੇ ਕਰਮਚਾਰੀਆਂ ਜਾਂ ਅਜਨਬੀਆਂ ਤੋਂ ਆਪਣਾ ਰਜਿਸਟ੍ਰੇਸ਼ਨ ਫਾਰਮ ਨਾ ਭਰਵਾਉ । ਉਹ ਤੁਹਾਡੇ ਨਾਮ ਅਤੇ ਨਿਜੀ ਜਾਣਕਾਰੀ ਆਦਿ ਟਾਈਪ ਕਰਨ ਵਿੱਚ ਗ਼ਲਤੀਆਂ ਕਰ ਸਕਦੇ ਹਨ, ਜੋ ਬਾਅਦ ਵਿੱਚ ਤੁਹਾਡੀ ਰੋਲ ਨੰਬਰ ਸਲਿੱਪ ਅਤੇ ਅੰਕ ਵੇਰਵਾ ਕਾਰਡ ਤੇ ਗ਼ਲਤ ਪ੍ਰਿੰਟ ਹੋ ਸਕਦੀਆਂ ਹਨ।
- ਮੋਬਾਇਲ / ਆਈਪੈਡ / ਡਿਜੀਕੈਮ ਦੀ ਵਰਤੋਂ ਰਾਹੀਂ ਸੈਲਫੀਜ਼ ਜਾਂ ਫੋਟੋਆਂ ਨੂੰ ਅਪਲੋਡ ਕਰਨਾ ਸਵੀਕਾਰ ਨਹੀਂ ਕੀਤਾ ਜਾਵੇਗਾ।
- ਹਸਤਾਖਰ ਅਤੇ ਫੋਟੋ ਸਿਰਫ ਉਨ੍ਹਾਂ ਦੇ ਉਚਿਤ ਕਾਲਮਾਂ ਵਿੱਚ ਅਪਲੋਡ ਕੀਤੇ ਜਾਣੇ ਚਾਹੀਦੇ ਹਨ।
- ਇਕ ਤੋਂ ਵੱਧ ਵਾਰ ਰਜਿਸਟਰ ਨਾ ਕਰੋ, ਤੁਸੀਂ ਜੀ.ਐਨ.ਡੀ.ਯੂ. ਅੰਮ੍ਰਿਤਸਰ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਵਿੱਚ ਕਿਸੇ ਵੀ ਗਿਣਤੀ ਦੇ ਕੋਰਸਾਂ ਲਈ ਅਰਜ਼ੀ ਦੇਣ ਲਈ ਇਕੋ ਵਿਦਿਆਰਥੀ ਆਈ.ਡੀ. ਦੀ ਵਰਤੋਂ ਕਰੋ ।
- ਸਮਾਰਟ ਫੋਨ ਦੀ ਵਰਤੋਂ ਨਾ ਕਰੋ। ਰਜਿਸਟ੍ਰੇਸ਼ਨ ਫਾਰਮ ਭਰਨ ਲਈ ਸਮਾਰਟ ਫੋਨ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਕੋਲੋਂ ਕੁਝ ਅਹਿਮ ਵੇਰਵੇ ਖੁੰਜ ਸਕਦੇ ਹਨ।
- ਇੰਟਰਨੈੱਟ ਬਰਾਊਜ਼ਰ ਦੇ ਪੁਰਾਣੇ ਵਰਜ਼ਨ ਦੀ ਵਰਤੋਂ ਨਾ ਕਰੋ। ਇਸ ਨਾਲ ਉਹਨੂੰ ਫਾਰਮ ਭਰਨ ਵਿੱਚ ਸਮਸਿਆ ਆ ਸਕਦੀ ਹੈ।
- ਸਾਈਬਰ ਕੈਫੇ ਕਰਮਚਾਰੀਆਂ ਜਾਂ ਅਜਨਬੀ ਤੋਂ ਮਦਦ ਨਾ ਲਓ. ਤੁਸੀਂ ਉਪਲੱਬਧ ਕਾਲਜ ਵਿੱਚ ਕੰਪਿਊਟਰ/ਸਹਾਇਤਾ ਕੇਂਦਰ ਦੀ ਵਰਤੋਂ ਕਰ ਸਕਦੇ ਹੋ।